

Sri Guru Granth Sahib

Displaying 778 of

ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥

Har Anmrith Bharae Bhanddaar Sabh Kishh Hai Ghar This Kai Bal Raam Jeeo ||

The Lord's Ambrosial Nectar is an overflowing treasure; everything is in His Home. I am a sacrifice to the Lord.

ਸੁਹੀ (ਮਃ ੫) ਛੰਤ (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧

Raag Suhi Guru Arjan Dev

ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ੍ਰਭੁ ਹਾਰਾ ॥

Baabul Maeraa Vadd Samarathhaa Karan Kaaran Prabh Haaraa ||

My Father is absolutely all-powerful. God is the Doer, the Cause of causes.

ਸੁਹੀ (ਮਃ ੫) ਛੰਤ (੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੨

Raag Suhi Guru Arjan Dev

ਜਿਸੁ ਸਿਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਰਿ ਉਤਾਰਾ ॥

Jis Simarath Dhukh Koe N Laagai Bhoulal Paar Outhaaraa ||

Remembering Him in meditation, pain does not touch me; thus I cross over the terrifying world-ocean.

ਸੁਹੀ (ਮਃ ੫) ਛੰਤ (੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੨

Raag Suhi Guru Arjan Dev

ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥

Aadh Jugaadh Bhagathan Kaa Raakhaa Ousathath Kar Kar Jeevaa ||

In the beginning, and throughout the ages, He is the Protector of His devotees. Praising Him continually, I live.

ਸੁਹੀ (ਮਃ ੫) ਛੰਤ (੨) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੩

Raag Suhi Guru Arjan Dev

ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥

Naanak Naam Mehaa Ras Meethaa Anadhin Man Than Peevaa ||1||

O Nanak, the Naam, the Name of the Lord, is the sweetest and most sublime essence. Night and day, I drink it in with my mind and body. ||1||

ਸੁਹੀ (ਮਃ ੫) ਛੰਤ (੨) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੩

Raag Suhi Guru Arjan Dev

ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥

Har Aapae Leae Milaae Kio Vaeshhorraa Thheevae Bal Raam Jeeo ||

The Lord unites me with Himself; how could I feel any separation? I am a sacrifice to the Lord.

ਸੁਹੀ (ਮਃ ੫) ਛੰਤ (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੪

Raag Suhi Guru Arjan Dev

ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਿ ਰਾਮ ਜੀਉ ॥

Jis No Thaeree Ttaek So Sadhaa Sadh Jeevae Bal Raam Jeeo ||

One who has Your Support lives forever and ever. I am a sacrifice to the Lord.

ਸੁਹੀ (ਮਃ ੫) ਛੰਤ (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੫

Raag Suhi Guru Arjan Dev

ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣਹਾਰਾ ॥

Thaeree Ttaek Thujhai Thae Paaee Saachae Sirajanehaaraa ||

I take my support from You alone, O True Creator Lord.

ਸੁਹੀ (ਮਃ ੫) ਛੰਤ (੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੫

Raag Suhi Guru Arjan Dev

ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥

Jis Thae Khaalee Koe Naahee Aisaa Prabhoo Hamaaraa ||

No one lacks this Support; such is my God.

ਸੁਹੀ (ਮਃ ੫) ਛੰਤ (੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੬

Raag Suhi Guru Arjan Dev

ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮਾਰੀ ॥

Santh Janaa Mil Mangal Gaaeiaa Dhin Rain Aas Thumhaaree ||

Meeting with the humble Saints, I sing the songs of joy; day and night, I place my hopes in You.

ਸੁਹੀ (ਮਃ ੫) ਛੰਤ (੨) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੬

Raag Suhi Guru Arjan Dev

ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥੨॥

Safal Dharas Bhaettiaa Gur Pooraa Naanak Sadh Balihaaree ||2||

I have obtained the Blessed Vision, the Darshan of the Perfect Guru. Nanak is forever a sacrifice. ||2||

ਸੁਹੀ (ਮਃ ੫) ਛੰਤ (੨) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੭

Raag Suhi Guru Arjan Dev

ਸੰਮਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥

Sanmhaliiaa Sach Thhaan Maan Mehath Sach Paaeiaa Bal Raam Jeeo ||

Contemplating, dwelling upon the Lord's true home, I receive honor, greatness and truth. I am a sacrifice to the Lord.

ਸੁਹੀ (ਮਃ ੫) ਛੰਤ (੨) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੭

Raag Suhi Guru Arjan Dev

ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥

Sathigur Miliiaa Dhaeiaal Gun Abinaasee Gaaeiaa Bal Raam Jeeo ||

Meeting the Merciful True Guru, I sing the Praises of the Imperishable Lord. I am a sacrifice to the Lord.

ਸੁਹੀ (ਮਃ ੫) ਛੰਤ (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੮

Raag Suhi Guru Arjan Dev

ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ॥

Gun Govindh Gaaoo Nith Nith Praan Preetham Suaameeaa ||

Sing the Glorious Praises of the Lord of the Universe, continually, continuously; He is the Beloved Master of the breath of life.

ਸੁਹੀ (ਮਃ ੫) ਛੰਤ (੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੮

Raag Suhi Guru Arjan Dev

ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥

Subh Dhivas Aaeae Gehi Kanth Laaeae Milae Antharajaameeaa ||

Good times have come; the Inner-knower, the Searcher of hearts, has met me, and hugged me close in His Embrace.

ਸੁਹੀ (ਮਃ ੫) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੯

Raag Suhi Guru Arjan Dev

ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥

Sath Santhokh Vajehi Vaajae Anehadhaa Jhunakaarae ||

The musical instruments of truth and contentment vibrate, and the unstruck melody of the sound current resounds.

ਸੁਹੀ (ਮਃ ੫) ਛੰਤ (੨) ੩:੫ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੯

Raag Suhi Guru Arjan Dev

ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥੩॥

Sun Bhai Binaasae Sagal Naanak Prabh Purakh Karanaihaarae ||3||

Hearing this, all my fears have been dispelled; O Nanak, God is the Primal Being, the Creator Lord. ||3||

ਸੁਹੀ (ਮਃ ੫) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੦

Raag Suhi Guru Arjan Dev

ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥

Oupajiaa Thath Giaan Saahurai Paeeeeai Eik Har Bal Raam Jeeo ||

The essence of spiritual wisdom has welled up; in this world, and the next, the One Lord is pervading. I am a sacrifice to the Lord.

ਸੁਹੀ (ਮਃ ੫) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੦

Raag Suhi Guru Arjan Dev

ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥

Brehamai Breham Miliaa Koe N Saakai Bhinn Kar Bal Raam Jeeo ||

When God meets the God within the self, no one can separate them. I am a sacrifice to the Lord.

ਸੁਹੀ (ਮਃ ੫) ਛੰਤ (੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੧

Raag Suhi Guru Arjan Dev

ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥

Bisam Paekhai Bisam Suneeai Bisamaadh Nadharee Aaeiaa ||

I gaze upon the Wondrous Lord, and listen to the Wondrous Lord; the Wondrous Lord has come into my vision.

ਸੁਹੀ (ਮਃ ੫) ਛੰਤ (੨) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੨

Raag Suhi Guru Arjan Dev

ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥

Jal Thhal Meheal Pooran Suaamee Ghatt Ghatt Rehiaa Samaaeiaa ||

The Perfect Lord and Master is pervading the water, the land and the sky, in each and every heart.

ਸੁਹੀ (ਮਃ ੫) ਛੰਤ (੨) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੨

Raag Suhi Guru Arjan Dev

ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥

Jis Thae Oupajiaa This Maahi Samaaeiaa Keemath Kehan N Jaaee ||

I have merged again into the One from whom I originated. The value of this cannot be described.

ਸੁਹੀ (ਮਃ ੫) ਛੰਤ (੨) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੩

Raag Suhi Guru Arjan Dev

ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥੪॥੨॥

Jis Kae Chalath N Jaahee Lakhanae Naanak Thisehi Dhhaaeae ||4||2||

Nanak meditates on Him. ||4||2||

ਸੁਹੀ (ਮਃ ੫) ਛੰਤ (੨) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੪

Raag Suhi Guru Arjan Dev

ਰਾਗੁ ਸੁਹੀ ਛੰਤ ਮਹਲਾ ੫ ਘਰੁ ੨

Raag Soohee Shhanth Mehalaa 5 Ghar 2

Raag Soohee, Chhant, Fifth Mehl, Second House:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭੮

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਸੁਹੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੭੮

ਗੋਬਿੰਦ ਗੁਣ ਗਾਵਣ ਲਾਗੇ ॥

Gobindh Gun Gaavan Laagae ||

I sing the Glorious Praises of the Lord of the Universe.

ਸੁਹੀ (ਮਃ ੫) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੬

Raag Suhi Guru Arjan Dev

ਹਰਿ ਰੰਗਿ ਅਨਦਿਨੁ ਜਾਗੇ ॥

Har Rang Anadhin Jaagae ||

I am awake, night and day, in the Lord's Love.

ਸੁਹੀ (ਮਃ ੫) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੬

Raag Suhi Guru Arjan Dev

ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥

Har Rang Jaagae Paap Bhaagae Milae Santh Piaariaa ||

Awake to the Lord's Love, my sins have left me. I meet with the Beloved Saints.

ਸੁਹੀ (ਮਃ ੫) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੬

Raag Suhi Guru Arjan Dev

ਗੁਰ ਚਰਣ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ॥

Gur Charan Laagae Bharam Bhaagae Kaaj Sagal Savaariaa ||

Attached to the Guru's Feet, my doubts are dispelled, and all my affairs are resolved.

ਸੁਹੀ (ਮਃ ੫) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੭

Raag Suhi Guru Arjan Dev

ਸੁਣਿ ਸ੍ਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥

Sun Sravan Baanee Sehaj Jaanee Har Naam Jap Vaddabhaagai ||

Listening to the Word of the Guru's Bani with my ears, I know celestial peace. By great good fortune, I meditate on the Lord's Name.

ਸੁਹੀ (ਮਃ ੫) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੭

Raag Suhi Guru Arjan Dev

ਬਿਨਵੰਤਿ ਨਾਨਕ ਸਰਣਿ ਸੁਆਮੀ ਜੀਉ ਪਿੰਡੁ ਪ੍ਰਭ ਆਗੈ ॥੧॥

Binavanth Naanak Saran Suaamee Jeeo Pindd Prabh Aagai ||1||

Prays Nanak, I have entered my Lord and Master's Sanctuary. I dedicate my body and soul to God. ||1||

ਸੁਹੀ (ਮਃ ੫) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੮

Raag Suhi Guru Arjan Dev

ਅਨਹਤ ਸਬਦੁ ਸੁਹਾਵਾ ॥

Anehath Sabadh Suhaavaa ||

The unstruck melody of the Shabad, the Word of God is so very beautiful.

ਸੁਹੀ (ਮਃ ੫) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੮

Raag Suhi Guru Arjan Dev

ਸਚੁ ਮੰਗਲੁ ਹਰਿ ਜਸੁ ਗਾਵਾ ॥

Sach Mangal Har Jas Gaavaa ||

True joy comes from singing the Lord's Praises.

ਸੁਹੀ (ਮਃ ੫) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੮

Raag Suhi Guru Arjan Dev

ਗੁਣ ਗਾਇ ਹਰਿ ਹਰਿ ਦੁਖ ਨਾਸੇ ਰਹਸੁ ਉਪਜੈ ਮਨਿ ਘਣਾ ॥

Gun Gaae Har Har Dhookh Naasae Rehas Oupajai Man Ghanaa ||

Singing the Glorious Praises of the Lord, Har, Har, pain is dispelled, and my mind is filled with tremendous joy.

ਸੁਹੀ (ਮਃ ੫) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੯

Raag Suhi Guru Arjan Dev

ਮਨੁ ਤੰਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥

Man Thann Niramal Dhaekh Dharasan Naam Prabh Kaa Mukh Bhanaa ||

My mind and body have become immaculate and pure, gazing upon the Blessed Vision of the Lord's Darshan; I chant the Name of God.

ਸੁਹੀ (ਮਃ ੫) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੭੭੮ ਪੰ. ੧੯

Raag Suhi Guru Arjan Dev